

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਨੇ ਅੱਪਡੇਟ ਕੀਤਾ ਐਨਵਾਇਰਨਮੈਂਟਲ ਮਾਸਟਰ ਪਲਾਨ ਰਿਲੀਜ਼ ਕੀਤਾ
ਪਲਾਨ, ਬ੍ਰੈਂਪਟਨ ਵਿੱਚ ਸਥਿਰਤਾ ਅਤੇ ਜਲਵਾਯੂ ਸਬੰਧੀ ਤਬਦੀਲੀ ਲਈ ਲਗਭਗ
60 ਉੱਚ-ਪ੍ਰਭਾਵ ਵਾਲੀਆਂ ਕਾਰਵਾਈਆਂ ਪੇਸ਼ ਕਰਦਾ ਹੈ।

ਬ੍ਰੈਂਪਟਨ, ਓਨਟਾਰੀਓ (25 ਮਾਰਚ, 2021) – 24 ਮਾਰਚ ਨੂੰ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਸਰਬ ਸੰਮਤੀ ਨਾਲ, [ਗ੍ਰੀਨ ਸਿਟੀ \(Green City\)](#) ਬਣਨ ਦੀ ਆਪਣੀ ਵਚਨਬੱਧਤਾ ਤੇ ਆਧਾਰਿਤ, [ਬ੍ਰੈਂਪਟਨ ਗ੍ਰੋ ਗ੍ਰੀਨ ਐਨਵਾਇਰਨਮੈਂਟਲ ਮਾਸਟਰ ਪਲਾਨ \(ਈ.ਐਮ.ਪੀ.\) \(Brampton Grow Green Environmental Master Plan\) \(EMP\)](#) ਦੇ ਅੱਪਡੇਟ ਨੂੰ ਪ੍ਰਵਾਨਗੀ ਦਿੱਤੀ।

ਇਸ ਮਹੱਤਵਪੂਰਣ ਦਸਤਾਵੇਜ਼ ਦਾ ਅੱਪਡੇਟ, ਸਿਟੀ ਆਫ ਬ੍ਰੈਂਪਟਨ ਦੀਆਂ ਵਾਤਾਵਰਣ ਸਬੰਧੀ ਸਫਲਤਾਵਾਂ ਨੂੰ ਉਜਾਗਰ ਕਰਦਾ ਹੈ। ਨਾਲ ਹੀ, ਇਹ ਦੱਸਦਾ ਹੈ ਕਿ 2014 ਵਿੱਚ ਪਹਿਲੀ ਵਾਰ ਈ.ਐਮ.ਪੀ. (EMP) ਰਿਲੀਜ਼ ਕੀਤੇ ਜਾਣ ਤੋਂ ਬਾਅਦ, ਕਿਸ ਤਰ੍ਹਾਂ ਵਾਤਾਵਰਣ ਸਬੰਧੀ ਤਰਜੀਹਾਂ ਵਿਕਸਿਤ ਹੋਈਆਂ ਸਨ। ਇਹ, ਇਹਨਾਂ ਟੀਚਿਆਂ ਨੂੰ ਅੱਗੇ ਵਧਾਉਣ ਵਾਸਤੇ ਨਵਾਂ ਐਕਸ਼ਨ ਪਲਾਨ (Action Plan) ਵੀ ਪ੍ਰਦਾਨ ਕਰਦਾ ਹੈ। ਐਕਸ਼ਨ ਪਲਾਨ ਵਿੱਚ, 60 ਉੱਚ-ਪ੍ਰਭਾਵ ਵਾਲੀਆਂ ਕਾਰਵਾਈਆਂ ਹਨ, ਜੋ ਅਗਲੇ ਦਹਾਕੇ ਤੱਕ ਵੱਧ ਗ੍ਰੀਨ ਸਿਟੀ ਵਾਸਤੇ ਮਿਆਦ ਦੀ ਯੋਜਨਾ ਪੇਸ਼ ਕਰਦੀਆਂ ਹਨ। ਇਹ ਇੱਕ ਸਿਹਤਮੰਦ, ਲਚਕੀਲੇ ਅਤੇ ਵਾਤਾਵਰਣ ਸਬੰਧੀ ਸਥਿਰ ਕਮਿਊਨਿਟੀ ਵਜੋਂ, ਬ੍ਰੈਂਪਟਨ ਨੂੰ ਅੱਗੇ ਵਧਾਵੇਗਾ।

ਇਹਨਾਂ ਕਾਰਵਾਈਆਂ ਵਿੱਚ ਸ਼ਾਮਲ ਹਨ, ਕਮਿਊਨਿਟੀ ਗਾਰਡਨਸ (Community Gardens) ਪ੍ਰੋਗਰਾਮ ਦਾ ਵਿਸਤਾਰ ਕਰਨਾ, ਬੀ ਸਿਟੀ (Bee City) ਪਦਵੀ ਵੱਲ ਅੱਗੇ ਵਧਣਾ, ਕਲਾਈਮੇਟ ਚੇਂਜ ਅਟਾਪਟੇਸ਼ਨ ਪਲਾਨ (Climate Change Adaptation Plan) ਸਥਾਪਤ ਕਰਨਾ ਅਤੇ ਸਿਟੀ ਦੀਆਂ ਫੈਸਿਲਿਟੀਜ਼ ਲਈ ਪਾਣੀ ਸਮਰੱਥਾ ਸਬੰਧੀ ਕਾਰਜਨੀਤੀਆਂ ਤਿਆਰ ਕਰਨਾ।

ਪਹਿਲਾਂ ਤੋਂ ਹੀ ਜਾਰੀ ਬੁਨਿਆਦੀ ਕੰਮ ਦੇ ਆਧਾਰ ਤੇ, ਸਿਟੀ ਅਤੇ ਇਸਦੇ ਭਾਈਵਾਲ, ਜਲਵਾਯੂ ਸਬੰਧੀ ਤਬਦੀਲੀ ਅਤੇ ਵਾਤਾਵਰਣ ਸਬੰਧੀ ਸਥਿਰਤਾ ਵਾਸਤੇ ਉਪਾਅ ਕਰਨ ਲਈ, ਨਿਵਾਸੀਆਂ, ਕਾਰੋਬਾਰੀਆਂ ਅਤੇ ਕਮਿਊਨਿਟੀ ਸੰਗਠਨਾਂ ਨੂੰ ਜਾਣਕਾਰੀ ਦੇਣਾ, ਉਤਸ਼ਾਹਿਤ ਕਰਨਾ ਅਤੇ ਸਮਰੱਥ ਬਣਾਉਣਾ ਜਾਰੀ ਰੱਖਣਗੇ।

ਪਿਛੋਕੜ

ਬ੍ਰੈਂਪਟਨ ਗ੍ਰੋ ਗ੍ਰੀਨ ਈ.ਐਮ.ਪੀ. (Brampton Grow Green EMP), ਅੰਦਰੂਨੀ ਤੌਰ ਤੇ ਅਤੇ ਪੂਰੀ ਕਮਿਊਨਿਟੀ ਵਿੱਚ ਵਾਤਾਵਰਣ ਸਬੰਧੀ ਸਥਿਰਤਾ ਵਿੱਚ ਸੁਧਾਰ ਕਰਨ ਲਈ, ਸਿਟੀ ਦਾ ਬਲੂਪ੍ਰਿੰਟ ਹੈ। ਪਹਿਲੀ ਵਾਰ 2014 ਵਿੱਚ ਰਿਲੀਜ਼ ਹੋਇਆ, ਈ.ਐਮ.ਪੀ., ਇੱਕ ਦ੍ਰਿਸ਼ਟੀਕੋਣ, ਨਿਰਦੇਸ਼ਿਤ ਸਿਧਾਂਤਾਂ, ਟੀਚਿਆਂ ਅਤੇ ਉੱਨਤੀ ਨੂੰ ਤੇਜ਼ ਕਰਨ ਅਤੇ ਇਸਦਾ ਮੁਲਾਂਕਣ ਕਰਨ ਵਾਸਤੇ, ਇੱਕ ਵੱਧ ਸਥਿਰ ਭਵਿੱਖ, ਪਰਫੋਰਮੈਂਸ ਮੈਟਰਿਕਸ ਅਤੇ ਟੀਚਿਆਂ ਲਈ ਕਾਰਵਾਈਆਂ ਦਾ ਸਾਰ ਪੇਸ਼ ਕਰਦਾ ਹੈ।

ਈ.ਐਮ.ਪੀ., ਸਿਟੀ ਦੀਆਂ ਕਈ ਯੋਜਨਾਵਾਂ, ਪਾਲਸੀਆਂ, ਪ੍ਰੋਜੈਕਟਾਂ ਅਤੇ ਪੱਧਰੀਆਂ ਵਿੱਚੋਂ ਕਈ ਵਾਸਤੇ ਪ੍ਰੇਰਨਾਦਾਇਕ ਰਿਹਾ ਹੈ, ਜੋ ਬ੍ਰੈਂਪਟਨ ਦੀ ਵਾਤਾਵਰਣ ਸਬੰਧੀ ਪਰਫੋਰਮੈਂਸ, ਜੀਵਨ ਕੁਆਲਿਟੀ ਵਿੱਚ ਸੁਧਾਰ ਕਰ ਰਹੀਆਂ ਹਨ ਅਤੇ ਗ੍ਰੇਟਰ ਟੋਰੋਂਟੋ (Greater Toronto) ਅਤੇ ਹੈਮਿਲਟਨ ਏਰੀਆ (Hamilton Area) ਵਿੱਚ, ਵਾਤਾਵਰਣ ਸਬੰਧੀ ਲੀਡਰ ਬਣਨ ਵਿੱਚ ਸਿਟੀ ਦੀ ਮਦਦ ਕੀਤੀ ਹੈ।

ਹਵਾਲੇ

“ਬ੍ਰੈਂਪਟਨ ਸਿਟੀ ਕਾਉਂਸਿਲ ਨੇ, ਸਰਬ ਸੰਮਤੀ ਨਾਲ ਨਵੇਂ ਬ੍ਰੈਂਪਟਨ ਗ੍ਰੇ ਗ੍ਰੀਨ ਐਨਵਾਇਰਨਮੈਂਟਲ ਮਾਸਟਰ ਪਲਾਨ ਨੂੰ ਪ੍ਰਵਾਨਗੀ ਦਿੱਤੀ ਹੈ। ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਇਹ ਟਰਮ ਆਫ ਕਾਉਂਸਿਲ ਪ੍ਰਾਇਰਿਟੀ, ਸਾਡੇ ਵੱਲੋਂ ਕੀਤੇ ਜਾਣ ਵਾਲੇ ਹਰ ਕੰਮ ਵਿੱਚ ਦਿਖਾਈ ਦਿੰਦੀ ਹੈ। ਅੱਪਡੇਟ ਕੀਤਾ ਪਲਾਨ ਇੱਕ ਮਹੱਤਵਪੂਰਣ ਦਸਤਾਵੇਜ਼ ਹੈ, ਜੋ ਅਗਲੇ ਦਹਾਕੇ ਤੱਕ ਬ੍ਰੈਂਪਟਨ ਵਿੱਚ, ਕਾਰਜਨੀਤੀ ਤੌਰ ਤੇ ਸਥਿਰਤਾ ਨੂੰ ਅੱਗੇ ਵਧਾਵੇਗਾ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਾਨੂੰ ਨਵਾਂ ਬ੍ਰੈਂਪਟਨ ਗ੍ਰੇ ਗ੍ਰੀਨ ਐਨਵਾਇਰਨਮੈਂਟਲ ਮਾਸਟਰ ਪਲਾਨ ਰਿਲੀਜ਼ ਕਰਨ ਤੇ ਮਾਣ ਹੈ। ਇਹ, ਬ੍ਰੈਂਪਟਨ ਵਾਸਤੇ ਇੱਕ ਵੱਧ ਸਥਿਰ ਭਵਿੱਖ ਨੂੰ ਯਕੀਨੀ ਬਣਾਉਣ ਲਈ ਕਾਰਵਾਈ-ਅਨੁਕੂਲਿਤ ਪਲਾਨ ਹੈ। ਇਹ ਆਪਣੀਆਂ 60 ਉੱਚ-ਪ੍ਰਭਾਵ ਵਾਲੀਆਂ ਕਾਰਵਾਈਆਂ ਵਿੱਚ, ਇੱਕ ਕਾਰਪੋਰੇਟ (ਸਿਟੀ) ਅਤੇ ਕਮਿਊਨਿਟੀ ਲੈਂਸ ਸ਼ਾਮਲ ਕਰਦਾ ਹੈ। ਮੈਂ ਇਸ ਨਵੇਂ ਪਲਾਨ ਦੀ ਪੜਚੋਲ ਕਰਨ ਵਾਸਤੇ ਹਰ ਕਿਸੇ ਨੂੰ ਸੱਦਾ ਦਿੰਦਾ ਹਾਂ।”

- ਪਾਲ ਵਿਸੇਂਟ (Paul Vicente), ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ; ਰੀਜਨਲ ਕਾਉਂਸਲਰ, ਵਾਰਡਸ 1 ਅਤੇ 5, ਸਿਟੀ ਆਫ ਬ੍ਰੈਂਪਟਨ

“ਅਸੀਂ ਬ੍ਰੈਂਪਟਨ ਵਿੱਚ ਪੈਦਾ ਹੋਣ ਵਾਲੀਆਂ ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ, 2050 ਤੱਕ 80 ਪ੍ਰਤੀਸ਼ਤ ਘਟਾਉਣ ਦੇ ਸਫ਼ਰ ਤੇ ਹਾਂ ਅਤੇ ਅੱਪਡੇਟ ਕੀਤਾ ਬ੍ਰੈਂਪਟਨ ਗ੍ਰੇ ਗ੍ਰੀਨ ਐਨਵਾਇਰਨਮੈਂਟਲ ਮਾਸਟਰ ਪਲਾਨ, ਇਸ ਮਿਸ਼ਨ ਵਿੱਚ ਸਹਾਇਤਾ ਕਰੇਗਾ। ਸਾਡੇ ਕੋਲ ਕਮਿਊਨਿਟੀ ਵਿੱਚ ਅਸਲੀ ਤਬਦੀਲੀ ਲਿਆਉਣ ਅਤੇ ਬਿਹਤਰ ਭਵਿੱਖ ਬਣਾਉਣ ਲਈ ਅਸਰਦਾਰ ਯੋਜਨਾਵਾਂ ਹਨ।”

- ਡਗ ਵਿਲੈਨਸ (Doug Whillans), ਸਿਟੀ ਕਾਉਂਸਲਰ, ਵਾਰਡਸ 2 ਅਤੇ 6; ਮੈਂਬਰ, ਐਨਵਾਇਰਨਮੈਂਟ ਐਡਵਾਈਜਰੀ ਕਮੇਟੀ; ਸੀ.ਈ.ਈ.ਆਰ.ਪੀ. ਕਮਿਊਨਿਟੀ ਟਾਸਕ ਫੋਰਸ, ਸਿਟੀ ਆਫ ਬ੍ਰੈਂਪਟਨ

“ਸਿਟੀ ਦਾ ਸਟਾਫ਼, ਅੱਪਡੇਟ ਕੀਤੇ ਬ੍ਰੈਂਪਟਨ ਗ੍ਰੇ ਗ੍ਰੀਨ ਐਨਵਾਇਰਨਮੈਂਟਲ ਮਾਸਟਰ ਪਲਾਨ ਦੇ ਦੁਆਰਾ, ਸਥਿਰ ਤਬਦੀਲੀ ਪੈਦਾ ਕਰਨ ਲਈ ਵਚਨਬੱਧ ਹੈ। ਅਸੀਂ ਇਸ ਮਹੱਤਵਪੂਰਣ ਐਕਸ਼ਨ ਪਲਾਨ ਨੂੰ ਲਾਗੂ ਕਰਨ ਵਾਸਤੇ, ਸਾਡੇ ਭਾਈਵਾਲਾਂ ਅਤੇ ਸਟੇਕਹੋਲਡਰਾਂ ਦੇ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca